



ਖੇਤਰੀ (ਦਿਹਾਤੀ) ਵੀਜ਼ਾ

COVID-19 ਜਾਂਚ ਅਤੇ ਇਲਾਜ

ਭਾਵੇਂ ਕਿ ਜੇ ਤੁਹਾਡੇ ਕੋਲ ਵੀਜ਼ਾ ਨਹੀਂ ਹੈ, ਜਾਂ ਤੁਹਾਨੂੰ ਆਪਣੇ ਵੀਜ਼ੇ ਦੀ ਸਥਿੱਤੀ ਬਾਰੇ ਪੱਕਾ ਯਕੀਨ ਨਹੀਂ ਹੈ, ਤੁਹਾਨੂੰ ਜਨਤਕ ਸਿਹਤ ਨਿਰਦੇਸ਼ਾਂ ਦੀ ਪਾਲਣਾ ਲਾਜ਼ਮੀ ਕਰਨੀ ਚਾਹੀਦੀ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਡਾਕਟਰੀ ਇਲਾਜ ਕਰਵਾਓ ਅਤੇ COVID-19 ਵਾਸਤੇ ਜਾਂਚ ਕਰਵਾਓ।

ਰਾਜ ਅਤੇ ਕੇਂਦਰੀ ਪ੍ਰਦੇਸ਼ ਦੀਆਂ ਸਰਕਾਰਾਂ COVID-19 ਦੀ ਮੁਫਤ ਜਾਂਚ ਅਤੇ ਇਲਾਜ ਦੀ ਪੇਸ਼ਕਸ਼ ਕਰ ਰਹੀਆਂ ਹਨ।

- [ਆਸਟ੍ਰੇਲੀਅਨ ਕੈਪੀਟਲ ਟੈਰੀਟਰੀ](#)
- [ਨਿਊ ਸਾਊਥ ਵੇਲਜ਼](#)
- [ਨੈਰਦਰਨ ਟੈਰੀਟਰੀ](#)
- [ਕੁਈਂਜ਼ਲੈਂਡ](#)
- [ਸਾਊਥ ਆਸਟ੍ਰੇਲੀਆ](#)
- [ਤਸਮਾਨੀਆ](#)
- [ਵਿਕਟੋਰੀਆ](#)
- [ਵੈਸਟਰਨ ਆਸਟ੍ਰੇਲੀਆ](#)

ਮੇਰੇ ਕੋਲ ਹੁਨਰਮੰਦ (ਸਕਿਲਡ) ਖੇਤਰੀ (ਆਰਜ਼ੀ) ਵੀਜ਼ਾ ਹੈ (ਸਬਕਲਾਸਾਂ 489, 491 ਅਤੇ 494)

ਪੱਕੇ ਨਿਵਾਸੀ ਬਣਨ ਦੇ ਸੰਭਾਵਿਤ ਤਰੀਕਿਆਂ ਦੇ ਨਾਲ ਇਹ ਆਰਜ਼ੀ ਵੀਜ਼ੇ ਉਹਨਾਂ ਹੁਨਰਮੰਦ ਕਾਮਿਆਂ ਲਈ ਹਨ ਜੋ ਆਸਟ੍ਰੇਲੀਆ ਦੇ ਦਿਹਾਤੀ ਖੇਤਰਾਂ ਵਿੱਚ ਰਹਿਣਾ ਅਤੇ ਕੰਮ ਕਰਨਾ ਚਾਹੁੰਦੇ ਹਨ।

ਇਹ ਵੀਜ਼ੇ ਖੇਤਰੀ ਭਾਈਚਾਰੇ ਅਤੇ ਕਾਰੋਬਾਰਾਂ ਨੂੰ ਖੇਤਰੀ ਆਰਥਿਕਤਾ ਵਿੱਚ ਸਹਿਯੋਗ ਦੇਣ ਲਈ ਹੁਨਰਮੰਦ ਪਰਵਾਸੀਆਂ ਤੱਕ ਪਹੁੰਚ ਕਰਨ ਵਾਸਤੇ, ਅਤੇ ਪਰਵਾਸੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਖੇਤਰੀ ਭਾਈਚਾਰਿਆਂ ਵਿੱਚ ਵੱਸਣ ਵਾਸਤੇ ਉਤਸ਼ਾਹਿਤ ਕਰਨ ਵਿੱਚ ਸਹਾਇਤਾ ਕਰਦੇ ਹਨ।

ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਵੀਜ਼ਾਧਾਰਕ

ਜੇ ਤੁਸੀਂ ਆਪਣੇ ਆਪ ਦੀ ਸੰਭਾਲ ਨਹੀਂ ਕਰ ਸਕਦੇ, ਤਾਂ ਤੁਹਾਨੂੰ ਆਪਣੇ ਘਰ ਨੂੰ ਵਾਪਸ ਜਾਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ।

ਜੇ ਤੁਸੀਂ ਇਸ ਵੇਲੇ ਦੇ ਆਪਣੇ ਰਹਿਣ ਦੇ ਖਰਚਿਆਂ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੋ, 2019-20 ਵਿੱਤੀ ਸਾਲ ਵਿੱਚ ਤੁਸੀਂ ਆਪਣੀ ਆਸਟ੍ਰੇਲੀਆ ਦੀ ਸੁਪਰਐਨੂਏਸ਼ਨ ਵਿੱਚੋਂ ਕਰ-ਮੁਕਤ 10,000 ਡਾਲਰ ਤੱਕ ਕਢਵਾਉਣ ਦੇ ਯੋਗ ਹੋ ਸਕਦੇ ਹੋ।

ਕਿਰਪਾ ਕਰਕੇ [ਸੁਪਰਐਨੂਏਸ਼ਨ ਤੱਕ ਅਗਾਊਂ ਪਹੁੰਚ ਕਰਨ ਲਈ ਆਸਟ੍ਰੇਲੀਆ ਦੇ ਟੈਕਸ ਦਫਤਰ ਵੈਬ ਸਫੇ ਦਾ ਹਵਾਲਾ ਲਓ](#)